

 Print Page

Sri Guru Granth Sahib

Displaying 743 of

ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥

Har Charan Gehae Naanak Saranaae ||4||22||28||

Grasping the Lord's Feet, O Nanak, we enter His Sanctuary. ||4||22||28||

ਸੂਹੀ (ਮਃ ੫) (੨੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩

ਦੀਨੁ ਛਡਾਇ ਦੁਨੀ ਜੋ ਲਾਏ ॥

Dheen Shhaddaae Dhunee Jo Laaeae ||

One who withdraws from God's Path, and attaches himself to the world

ਸੂਹੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧

Raag Suhi Guru Arjan Dev

ਦੁਹੀ ਸਰਾਈ ਖੁਨਾਮੀ ਕਹਾਏ ॥੧॥

Dhuhee Saraaee Khunaamee Kehaaee ||1||

Is known as a sinner in both worlds. ||1||

ਸੂਹੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੨

Raag Suhi Guru Arjan Dev

ਜੋ ਤਿਸੁ ਭਾਵੈ ਸੋ ਪਰਵਾਨੁ ॥

Jo This Bhaavai So Paravaan ||

He alone is approved, who pleases the Lord.

ਸੂਹੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੨

Raag Suhi Guru Arjan Dev

ਆਪਣੀ ਕੁਦਰਤਿ ਆਪੇ ਜਾਣੁ ॥੧॥ ਰਹਾਉ ॥

Aapanee Kudharath Aapae Jaan ||1|| Rehaao ||

Only He Himself knows His creative omnipotence. ||1||Pause||

ਸੂਹੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੨

Raag Suhi Guru Arjan Dev

ਸਚਾ ਧਰਮੁ ਪੁੰਨੁ ਭਲਾ ਕਰਾਏ ॥

Sachaa Dhharam Punn Bhalaa Karaaeae ||

One who practices truth, righteous living, charity and good deeds,

ਸੂਹੀ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੩

Raag Suhi Guru Arjan Dev

ਦੀਨ ਕੈ ਤੋਸੈ ਦੁਨੀ ਨ ਜਾਏ ॥੨॥

Dheen Kai Thosai Dhunee N Jaaee ||2||

Has the supplies for God's Path. Worldly success shall not fail him. ||2||

ਸੂਹੀ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੩

Raag Suhi Guru Arjan Dev

ਸਰਬ ਨਿਰੰਤਰਿ ਏਕੋ ਜਾਗੈ ॥

Sarab Niranthar Eaeko Jaagai ||

Within and among all, the One Lord is awake.

ਸੂਹੀ (ਮਃ ੫) (੨੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੩

Raag Suhi Guru Arjan Dev

ਜਿਤੁ ਜਿਤੁ ਲਾਇਆ ਤਿਤੁ ਤਿਤੁ ਕੋ ਲਾਗੈ ॥੩॥

Jith Jith Laaeiaa Thith Thith Ko Laagai ||3||

As He attaches us, so are we attached. ||3||

ਸੂਹੀ (ਮਃ ੫) (੨੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੪

Raag Suhi Guru Arjan Dev

ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥

Agam Agochar Sach Saahib Maeraa ||

You are inaccessible and unfathomable, O my True Lord and Master.

ਸੂਹੀ (ਮਃ ੫) (੨੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੪

Raag Suhi Guru Arjan Dev

ਨਾਨਕੁ ਬੋਲੈ ਬੋਲਾਇਆ ਤੇਰਾ ॥੪॥੨੩॥੨੯॥

Naanak Bolai Bolaaeiaa Thaeraa ||4||23||29||

Nanak speaks as You inspire him to speak. ||4||23||29||

ਸੂਹੀ (ਮਃ ੫) (੨੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੪

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩

ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥

Praathehakaal Har Naam Ouchaaree ||

In the early hours of the morning, I chant the Lord's Name.

ਸੁਹੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੫

Raag Suhi Guru Arjan Dev

ਈਤ ਉਤ ਕੀ ਓਟ ਸਵਾਰੀ ॥੧॥

Eeth Ooth Kee Outt Savaaree ||1||

I have fashioned a shelter for myself, hear and hereafter. ||1||

ਸੁਹੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੫

Raag Suhi Guru Arjan Dev

ਸਦਾ ਸਦਾ ਜਪੀਐ ਹਰਿ ਨਾਮ ॥

Sadhaa Sadhaa Japeeai Har Naam ||

Forever and ever, I chant the Lord's Name

ਸੁਹੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੬

Raag Suhi Guru Arjan Dev

ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥

Pooran Hovehi Man Kae Kaam ||1|| Rehaao ||

And the desires of my mind are fulfilled. ||1||Pause||

ਸੁਹੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੬

Raag Suhi Guru Arjan Dev

ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥

Prabh Abinaasee Rain Dhin Gaao ||

Sing the Praises of the Eternal, Imperishable Lord God, night and day.

ਸੁਹੀ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੬

Raag Suhi Guru Arjan Dev

ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥

Jeevath Marath Nihachal Paavehi Thhaao ||2||

In life, and in death, you shall find your eternal, unchanging home. ||2||

ਸੁਹੀ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੩ ਪੰ. ੭

Raag Suhi Guru Arjan Dev

ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥

So Saahu Saev Jith Thott N Aavai ||

So serve the Sovereign Lord, and you shall never lack anything.

ਸੁਹੀ (ਮਃ ੫) (੩੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੭

Raag Suhi Guru Arjan Dev

ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥

Khaath Kharachath Sukh Anadh Vihaavai ||3||

While eating and consuming, you shall pass your life in peace. ||3||

ਸੁਹੀ (ਮਃ ੫) (੩੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੭

Raag Suhi Guru Arjan Dev

ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥

Jagajeevan Purakh Saadhhasang Paaeiaa ||

O Life of the World, O Primal Being, I have found the Saadh Sangat, the Company of the Holy.

ਸੁਹੀ (ਮਃ ੫) (੩੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੮

Raag Suhi Guru Arjan Dev

ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥

Gur Prasaadh Naanak Naam Dhhiaaeiaa ||4||24||30||

By Guru's Grace, O Nanak, I meditate on the Naam, the Name of the Lord. ||4||24||30||

ਸੁਹੀ (ਮਃ ੫) (੩੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੮

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩

ਗੁਰ ਪੂਰੇ ਜਬ ਭਏ ਦਇਆਲ ॥

Gur Poorae Jab Bheae Dhaeiaal ||

When the Perfect Guru becomes merciful,

ਸੁਹੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੯

Raag Suhi Guru Arjan Dev

ਦੁਖ ਬਿਨਸੇ ਪੂਰਨ ਭਈ ਘਾਲ ॥੧॥

Dhukh Binasae Pooran Bhee Ghaal ||1||

My pains are taken away, and my works are perfectly completed. ||1||

ਸੁਹੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੯

Raag Suhi Guru Arjan Dev

ਪੇਖਿ ਪੇਖਿ ਜੀਵਾ ਦਰਸੁ ਤੁਮਾਰਾ ॥

Paekh Paekh Jeevaa Dharas Thumhaaraa ||

Gazing upon, beholding the Blessed Vision of Your Darshan, I live;

ਸੁਹੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੦

Raag Suhi Guru Arjan Dev

ਚਰਣ ਕਮਲ ਜਾਈ ਬਲਿਹਾਰਾ ॥

Charan Kamal Jaaee Balihaaraa ||

I am a sacrifice to Your Lotus Feet.

ਸੁਹੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੦

Raag Suhi Guru Arjan Dev

ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥੧॥ ਰਹਾਉ ॥

Thujh Bin Thaakur Kavan Hamaaraa ||1|| Rehaao ||

Without You, O my Lord and Master, who belongs to me? ||1||Pause||

ਸੁਹੀ (ਮਃ ੫) (੩੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੦

Raag Suhi Guru Arjan Dev

ਸਾਧਸੰਗਤਿ ਸਿਉ ਪ੍ਰੀਤਿ ਬਣਿ ਆਈ ॥

Saadhhasangath Sio Preeth Ban Aaee ||

I have fallen in love with the Saadh Sangat, the Company of the Holy,

ਸੁਹੀ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੧

Raag Suhi Guru Arjan Dev

ਪੂਰਬ ਕਰਮਿ ਲਿਖਤ ਧੁਰਿ ਪਾਈ ॥੨॥

Poorab Karam Likhath Dhhur Paaee ||2||

By the karma of my past actions and my pre-ordained destiny. ||2||

ਸੁਹੀ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੧

Raag Suhi Guru Arjan Dev

ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ ॥

Jap Har Har Naam Acharaj Parathaap ||

Chant the Name of the Lord, Har, Har; how wondrous is His glory!

ਸੁਹੀ (ਮਃ ੫) (੩੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੧

Raag Suhi Guru Arjan Dev

ਜਾਲਿ ਨ ਸਾਕਹਿ ਤੀਨੇ ਤਾਪ ॥੩॥

Jaal N Saakehi Theenae Thaap ||3||

The three types of illness cannot consume it. ||3||

ਸੁਹੀ (ਮਃ ੫) (੩੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੨

Raag Suhi Guru Arjan Dev

ਨਿਮਖ ਨ ਬਿਸਰਹਿ ਹਰਿ ਚਰਣ ਤੁਮਾਰੇ ॥

Nimakh N Bisarehi Har Charan Thumhaarae ||

May I never forget, even for an instant, the Lord's Feet.

ਸੁਹੀ (ਮਃ ੫) (੩੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੨

Raag Suhi Guru Arjan Dev

ਨਾਨਕੁ ਮਾਗੈ ਦਾਨੁ ਪਿਆਰੇ ॥੪॥੨੫॥੩੧॥

Naanak Maagai Dhaan Piaarae ||4||25||31||

Nanak begs for this gift, O my Beloved. ||4||25||31||

ਸੁਹੀ (ਮਃ ੫) (੩੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੩

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩

ਸੇ ਸੰਜੋਗ ਕਰਹੁ ਮੇਰੇ ਪਿਆਰੇ ॥

Sae Sanjog Karahu Maerae Piaarae ||

May there be such an auspicious time, O my Beloved,

ਸੁਹੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੩

Raag Suhi Guru Arjan Dev

ਜਿਤੁ ਰਸਨਾ ਹਰਿ ਨਾਮੁ ਉਚਾਰੇ ॥੧॥

Jith Rasanaa Har Naam Oucharae ||1||

When, with my tongue, I may chant the Lord's Name||1||

ਸੁਹੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੪

Raag Suhi Guru Arjan Dev

ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥

Sun Baenathee Prabh Dheen Dhaeiaalaa ||

Hear my prayer, O God, O Merciful to the meek.

ਸੁਹੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੪

Raag Suhi Guru Arjan Dev

ਸਾਧ ਗਾਵਹਿ ਗੁਣ ਸਦਾ ਰਸਾਲਾ ॥੧॥ ਰਹਾਉ ॥

Saadhh Gaavehi Gun Sadhaa Rasaalaa ||1|| Rehaao ||

The Holy Saints ever sing the Glorious Praises of the Lord, the Source of Nectar. ||1||Pause||

ਸੁਹੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੪

Raag Suhi Guru Arjan Dev

ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥

Jeevan Roop Simaran Prabh Thaeraa ||

Your meditation and remembrance is life-giving, God.

ਸੁਹੀ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੫

Raag Suhi Guru Arjan Dev

ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥੨॥

Jis Kirapaa Karehi Basehi This Naeraa ||2||

You dwell near those upon whom You show mercy. ||2||

ਸੁਹੀ (ਮਃ ੫) (੩੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੫

Raag Suhi Guru Arjan Dev

ਜਨ ਕੀ ਭੂਖ ਤੇਰਾ ਨਾਮੁ ਅਹਾਰੁ ॥

Jan Kee Bhookh Thaeraa Naam Ahaar ||

Your Name is the food to satisfy the hunger of Your humble servants.

ਸੁਹੀ (ਮਃ ੫) (੩੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੫

Raag Suhi Guru Arjan Dev

ਤੂੰ ਦਾਤਾ ਪ੍ਰਭ ਦੇਵਣਹਾਰੁ ॥੩॥

Thoon Dhaathaa Prabh Dhaevanehaar ||3||

You are the Great Giver, O Lord God. ||3||

ਸੁਹੀ (ਮਃ ੫) (੩੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੬

Raag Suhi Guru Arjan Dev

ਰਾਮ ਰਮਤ ਸੰਤਨ ਸੁਖੁ ਮਾਨਾ ॥

Raam Ramath Santhan Sukh Maanaa ||

The Saints take pleasure in repeating the Lord's Name.

ਸੁਹੀ (ਮਃ ੫) (੩੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੬

Raag Suhi Guru Arjan Dev

ਨਾਨਕ ਦੇਵਨਹਾਰ ਸੁਜਾਨਾ ॥੪॥੨੬॥੩੨॥

Naanak Dhaevanehaar Sujaanaa ||4||26||32||

O Nanak, the Lord, the Great Giver, is All-knowing. ||4||26||32||

ਸੁਹੀ (ਮਃ ੫) (੩੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੬

Raag Suhi Guru Arjan Dev

ਸੁਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੩

ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥

Behathee Jaath Kadhae Dhrisatt N Dhhaarath ||

Your life is slipping away, but you never even notice.

ਸੁਹੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੭

Raag Suhi Guru Arjan Dev

ਮਿਥਿਆ ਮੋਹ ਬੰਧਹਿ ਨਿਤ ਪਾਰਚ ॥੧॥

Mithhiala Moh Bandhhehi Nith Paarach ||1||

You are constantly entangled in false attachments and conflicts. ||1||

ਸੁਹੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੭

Raag Suhi Guru Arjan Dev

ਮਾਧਵੇ ਭਜੁ ਦਿਨ ਨਿਤ ਰੈਣੀ ॥

Maadhavae Bhaj Dhin Nith Rainei ||

Meditate, vibrate constantly, day and night, on the Lord.

ਸੁਹੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੮

Raag Suhi Guru Arjan Dev

ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥੧॥ ਰਹਾਉ ॥

Janam Padhaarathh Jeeth Har Saranee ||1|| Rehaao ||

You shall be victorious in this priceless human life, in the Protection of the Lord's Sanctuary. ||1||Pause||

ਸੁਹੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੮

Raag Suhi Guru Arjan Dev

ਕਰਤ ਬਿਕਾਰ ਦੋਊ ਕਰ ਝਾਰਤ ॥

Karath Bikaar Dhooo Kar Jhaarath ||

You eagerly commit sins and practice corruption,

ਸੁਹੀ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੮

Raag Suhi Guru Arjan Dev

ਰਾਮ ਰਤਨੁ ਰਿਦ ਤਿਲੁ ਨਹੀ ਧਾਰਤ ॥੨॥

Raam Rathan Ridh Thil Nehee Dhhaarath ||2||

But you do not enshrine the jewel of the Lord's Name within your heart, even for an instant. ||2||

ਸੁਹੀ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੯

Raag Suhi Guru Arjan Dev

ਭਰਣ ਪੋਖਣ ਸੰਗਿ ਅਉਧ ਬਿਹਾਣੀ ॥

Bharan Pokhan Sang Aoudhh Bihaanee ||

Feeding and pampering your body, your life is passing away,

ਸੁਹੀ (ਮਃ ੫) (੩੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੩ ਪੰ. ੧੯

Raag Suhi Guru Arjan Dev